



ਜਨਤਕ ਸੂਚਨਾ

ਗਮਾਡਾ ਅਧੀਨ ਆਉਂਦੇ ਏਰੀਏ ਦੇ ਨਿਵਾਸੀਆਂ ਦੇ ਧਿਆਨ ਹਿੱਤ (ਗਰਮੀਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ)

ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (ਗਮਾਡਾ), ਐਸ.ਏ.ਐਸ ਨਗਰ ਦੇ ਸ਼ਹਿਰ ਨਿਵਾਸੀਆਂ ਲਈ ਸਾਫ, ਸੁਰੱਖਿਅਤ ਅਤੇ ਸਹੀ ਪ੍ਰੈਸ਼ਰ ਨਾਲ ਪਾਣੀ ਦੀ ਸਪਲਾਈ ਨਿਰੰਤਰ ਪ੍ਰਦਾਨ ਕਰਵਾਉਣ ਲਈ ਯਤਨਸ਼ੀਲ ਹੈ। ਪਰ ਅਤਿ ਗਰਮੀਆਂ ਦੇ ਮੌਸਮ ਵਿਚ ਆਪ ਜੀ ਦੇ ਸਹਿਯੋਗ ਤੋਂ ਬਿਨਾਂ ਪਾਣੀ ਦੀ ਸਪਲਾਈ ਸਹੀ ਢੰਗ ਨਾਲ ਚੱਲਣਾ ਸੰਭਵ ਨਹੀਂ ਹੈ। ਇਸ ਲਈ ਗਰਮੀਆਂ ਦੇ ਮੌਸਮ ਵਿਚ ਪਾਣੀ ਦੀ ਬੁੱਝ ਨੂੰ ਧਿਆਨ ਵਿੱਚ ਰੱਖਦੇ ਹੋਏ 30 ਜੂਨ 20 18 ਤੱਕ ਹੇਠ ਲਿਖੇ ਅਨੁਸਾਰ ਪਾਣੀ ਦੀ ਦੁਰਵਰਤੋਂ ਕਰਨ/ਬਰਬਾਦੀ ਕਰਨ ਦੀ ਸਖਤ ਮਨਾਹੀ ਕੀਤੀ ਜਾਂਦੀ ਹੈ:-

ਲੜੀ ਨੰ.	ਵੇਰਵਾ	
1	ਘਰ ਵਿੱਚ ਬਗੀਚਿਆਂ /ਗਮਲਿਆਂ ਆਦਿ ਨੂੰ ਪਾਣੀ ਲਗਾਉਣਾ	ਕੇਵਲ ਸ਼ਾਮੀ 5 ਵਜੇ ਤੋਂ ਬਾਅਦ ਬਗੀਚਿਆਂ /ਗਮਲਿਆਂ ਆਦਿ ਨੂੰ ਪਾਣੀ ਲਗਾਇਆ ਜਾ ਸਕਦਾ ਹੈ
2	ਸਕੂਟਰ/ਕਾਰਾਂ ਜਾਂ ਹੋਰ ਗੱਡੀਆਂ ਦਾ ਟੂਟੀ ਉਪਰ ਪਾਈਪ ਲਗਾ ਕੇ ਧੋਣਾ	ਸਖਤ ਮਨਾਹੀ
3	ਵੇਹੜੇ/ਫਰਸ /ਸੜਕਾਂ ਆਦਿ ਦਾ ਧੋਣਾ	ਸਖਤ ਮਨਾਹੀ
4	ਟੁਲੂ ਪੰਪ ਦੀ ਮੀਟਰ ਤੱਕ ਪਾਈਪ ਵਿਚ ਕੋਈ ਵੀ ਲੀਕੇਜ	ਸਖਤ ਮਨਾਹੀ
5	ਫਰੂਲ ਤੋਂ ਮੀਟਰ ਤੱਕ ਪਾਈਪ ਵਿੱਚ ਕੋਈ ਵੀ ਲੀਕੇਜ	ਤੁਰੰਤ ਰਿਪੇਅਰ ਕਰਵਾਈ ਜਾਵੇ
6	ਘਰ ਦੇ ਛੱਤ ਉਪਰ ਰੱਖੇ ਗਏ ਟੈਂਕ/ਡੈਜਰਟ ਕੂਲਰਾਂ ਦਾ ਓਵਰ ਫਲੋਅ ਕਰਨਾ	ਸਖਤ ਮਨਾਹੀ

ਆਪ ਸਾਰੇ ਸ਼ਹਿਰ ਨਿਵਾਸੀਆਂ ਤੋਂ ਆਸ ਕੀਤੀ ਜਾਂਦੀ ਹੈ ਕਿ ਤੁਸੀਂ ਗਰਮੀਆਂ ਦੇ ਇਹਨਾਂ ਮਹੀਨਿਆਂ ਵਿਚ ਉਪਰ ਦੱਸੇ ਅਨੁਸਾਰ ਪਾਣੀ ਦੀ ਦੁਰਵਰਤੋਂ ਨਹੀਂ ਕਰੋਗੇ ਅਤੇ ਪਾਣੀ ਦੀ ਸਪਲਾਈ ਨੂੰ ਵਧੀਆਂ ਅਤੇ ਸੁਚਾਰੂ ਢੰਗ ਨਾਲ ਚਲਾਉਣ ਵਿਚ ਗਮਾਡਾ ਦਾ ਪੂਰਾ ਸਾਥ ਦੇਵੋਗੇ। ਫਿਰ ਵੀ ਜੇਕਰ ਕੋਈ ਖਪਤਕਾਰ ਪਾਣੀ ਦੀ ਦੁਰਵਰਤੋਂ ਕਰਦਾ ਹੈ ਤਾਂ ਵਿਭਾਗ ਉਸ ਦੇ ਖਿਲਾਫ ਹੇਠ ਲਿਖੇ ਅਨੁਸਾਰ ਸਖਤੀ ਵਰਤਣ ਲਈ ਮਜਬੂਰ ਹੋਵੇਗਾ:-

ਲੜੀ ਨੰ.	ਵੇਰਵਾ	ਜੁਰਮਾਨੇ ਦੀ ਰਕਮ ਦਾ ਵੇਰਵਾ
1	ਪਹਿਲੀ ਵਾਰ ਉਲੰਘਣਾ ਲਈ	1000 - ਰੁਪਏ ਦਾ ਜੁਰਮਾਨਾ
2	ਦੂਸਰੀ ਵਾਰ ਉਲੰਘਣਾ ਲਈ	2000- ਰੁਪਏ ਦਾ ਜੁਰਮਾਨਾ
3	ਤੀਸਰੀ ਵਾਰ ਉਲੰਘਣਾ ਲਈ	ਪਾਣੀ ਦਾ ਕੁਨੈਕਸ਼ਨ ਕੱਟਿਆ ਜਾਵੇਗਾ ਅਤੇ 5000/- ਰੁਪਏ ਦਾ ਜੁਰਮਾਨਾ ਵਸੂਲ ਕਰਕੇ ਹੀ ਮੁੜ ਕੁਨੈਕਸ਼ਨ ਚਾਲੂ ਕੀਤਾ ਜਾਵੇਗਾ।

ਸੇ ਆਪ ਜੀ ਨੂੰ ਉਕਤ ਅਨੁਸਾਰ ਪਾਣੀ ਦੀ ਦੁਰਵਰਤੋਂ / ਬਰਬਾਦੀ ਰੋਕਣ ਦੀ ਪੁਰ ਜੋਰ ਅਪੀਲ ਕੀਤੀ ਜਾਂਦੀ ਹੈ। ਜੇਕਰ ਕਿਸੇ ਵਿਅਕਤੀ ਵਲੋਂ ਪਾਣੀ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ:-

ਏਰੀਆ	ਉਪ ਮੰਡਲ ਇੰਜੀਨੀਅਰ	ਫੋਨ ਨੰ.	ਜੂਨੀਅਰ ਇੰਜੀਨੀਅਰ	ਫੋਨ ਨੰ.
ਸੈਕਟਰ 65 ਤੋਂ 69	ਸ਼੍ਰੀ ਵਰੁਨ ਗਰਗ	9888668494	ਸ਼੍ਰੀ ਵਿਜੇ ਪਾਲ	9876744256
ਸੈਕਟਰ 76 ਤੋਂ 80	ਸ਼੍ਰੀ ਵਰੁਨ ਗਰਗ	9888668494	ਸ਼੍ਰੀ ਕੁਲਜੀਤ ਸਿੰਘ	9888361515
ਆਈ.ਟੀ. ਸਿਟੀ, ਐਸ.ਏ.ਐਸ. ਨਗਰ	ਸ਼੍ਰੀ ਵਰੁਨ ਗਰਗ	9888668494	ਸ਼੍ਰੀ ਰੇਸ਼ਮ ਸਿੰਘ	9872827271
ਏਰੋ ਸਿਟੀ, ਐਸ.ਏ.ਐਸ. ਨਗਰ (ਖੱਬੇ ਪਾਸੇ)	ਸ਼੍ਰੀ ਵਰੁਨ ਗਰਗ	9888668494	ਸ਼੍ਰੀ ਰਾਕੇਸ਼ ਕੁਮਾਰ	9882335420
ਏਰੋ ਸਿਟੀ, ਐਸ.ਏ.ਐਸ. ਨਗਰ (ਸੱਜੇ ਪਾਸੇ)	ਸ਼੍ਰੀ ਵਰੁਨ ਗਰਗ	9888668494	ਸ਼੍ਰੀ ਰੇਸ਼ਮ ਸਿੰਘ	9872827271

ਇਸ ਤੋਂ ਇਲਾਵਾ ਗਮਾਡਾ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਹੇਠ ਲਿਖੇ ਤਰੀਕਿਆਂ ਨੂੰ ਅਪਣਾ ਕੇ ਪਾਣੀ ਦੀ ਬਚਤ ਕੀਤੀ ਜਾਵੇ :-

ਪਾਣੀ ਬਚਾਉਣ ਦੇ ਤਰੀਕੇ	
1	ਆਰ.ਓ, ਵਾਟਰ ਪਿਊਰੀਫਾਇਰ ਅਤੇ ਏਅਰ ਕੰਡੀਸ਼ਨ ਤੋਂ ਨਿਕਲੇ ਫਾਲਤੂ ਪਾਣੀ ਨਾਲ ਘਰ ਦੀ ਸਾਫ ਸਫਾਈ ਕਰਕੇ ਅਤੇ ਪੈਂਦਿਆਂ ਨੂੰ ਪਾਣੀ ਦੇ ਕੇ।
2	ਕਾਰਾਂ ਨੂੰ ਧੋਣ ਲਈ ਟੂਟੀ ਅਤੇ ਪਾਈਪ ਲਗਾ ਕੇ ਧੋਣ ਦੀ ਬਜਾਏ ਬਾਲਟੀ ਦੀ ਵਰਤੋਂ ਕੀਤੀ ਜਾਵੇ।
3	ਪਿਸਾਬ ਕਰਨ ਤੋਂ ਬਾਅਦ ਪਾਣੀ ਫਲਸ ਕਰਨ ਦੀ ਬਜਾਏ ਡੱਬੇ ਨਾਲ ਪਾਣੀ ਪਾਇਆ ਜਾਵੇ ਜਿਸ ਨਾਲ ਹਰ ਵਾਰ ਘੱਟ ਤੋਂ ਘੱਟ 3 ਤੋਂ 5 ਲੀਟਰ ਤੱਕ ਪਾਣੀ ਦੀ ਬਚਤ ਹੋਵੇਗੀ।
4	ਪਲਾਸਟਿਕ ਦੀਆਂ ਖਾਲੀ ਬੋਤਲਾਂ ਫਲੱਸ ਟੈਂਕੀ ਵਿੱਚ ਰੱਖਣ ਨਾਲ ਪਾਣੀ ਦੀ ਵਰਤੋਂ ਨੂੰ ਘਟਾਇਆ ਜਾ ਸਕਦਾ ਹੈ।
5	ਬਰਤਨਾਂ ਨੂੰ ਟੂਟੀ ਚਲਾ ਕੇ ਧੋਣ ਦੀ ਬਜਾਏ ਟੱਬ ਜਾਂ ਬਾਲਟੀ ਵਿੱਚ ਧੋਣ ਨਾਲ ਪਾਣੀ ਦੀ ਬਚਤ ਹੋਵੇਗੀ।
6	ਨਹਾਉਣ ਲਈ ਫੁਆਰੇ ਦੀ ਥਾਂ ਤੇ ਬਾਲਟੀ ਦੀ ਵਰਤੋਂ ਕਰਨ ਨਾਲ ਪਾਣੀ ਦੀ ਬਚਤ ਹੋਵੇਗੀ।
7	ਹੱਥ, ਮੂੰਹ, ਪੈਰ ਆਦਿ ਧੋਣ ਲਈ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕੀਤੀ ਜਾਵੇ।
8	ਘਰ ਦੇ ਉਪਰ ਰੱਖੀਆਂ ਪਾਣੀ ਦੀਆਂ ਟੈਂਕੀਆਂ ਤੇ ਵਾਟਰ ਓਵਰ ਫਲੋਅ ਸੈਂਸਰ ਲਗਾਉਣ ਨਾਲ ਪਾਣੀ ਦੀ ਬਚਤ ਹੋਵੇਗੀ।
9	ਪੈਂਦਿਆਂ ਨੂੰ ਦੇਰ ਰਾਤ ਨੂੰ ਪਾਣੀ ਦੇਣ ਨਾਲ ਸੂਰਜ ਦੀ ਰੋਸ਼ਨੀ ਨਾਲ ਭਾਫ ਬਣ ਕੇ ਉੱਡਣ ਵਾਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ।
10	ਪਾਣੀ ਦੀ ਬਚਤ ਕਰਨ ਲਈ ਸਬਜੀਆਂ ਨੂੰ ਪਾਣੀ ਵਾਲੀ ਟੂਟੀ ਚਲਾ ਕੇ ਧੋਣ ਦੀ ਬਜਾਏ ਕਿਸੇ ਕੰਨਟੇਨਰ ਵਿਚ ਪਾ ਕੇ ਧੋਣ ਨਾਲ ਪਾਣੀ ਨੂੰ ਬਚਾਇਆ ਜਾ ਸਕਦਾ ਹੈ।

ਗਮਾਡਾ ਵੱਲੋਂ ਸ਼ਹਿਰ ਵਾਸੀਆਂ ਨੂੰ ਵਿਸਵਾਸ ਦਿਵਾਇਆ ਜਾਂਦਾ ਹੈ ਕਿ ਗਮਾਡਾ ਆਪ ਸਭ ਲਈ ਪੀਣ ਯੋਗ ਪਾਣੀ ਭਰਪੂਰ ਮਾਤਰਾ

ਵਿੱਚ

ਅਤੇ ਪ੍ਰੈਸ਼ਰ ਨਾਲ ਸਹੀ ਵਕਤ ਉਪਰ ਆਪ ਜੀ ਦੇ ਦਰ ਦਰ ਪਹੁੰਚਾਉਣ ਲਈ ਹਮੇਸ਼ਾ ਤੱਤਪਰ ਰਹੇਗਾ।

ਮੁੱਖ ਇੰਜੀਨੀਅਰ

ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ
ਪੁੱਡਾ ਭਵਨ, ਸੈਕਟਰ-62, ਐੱਸ.ਏ.ਐੱਸ. ਨਗਰ